

## ਜੇ ਤੁਸੀਂ ਯੂਨਿਟ ਵਿਚ ਰਹਿੰਦੇ ਹੋ

**ਤੁਹਾਨੂੰ ਆਪਣੇ ਆਪ ਨੂੰ ਪੂਰੇ ਤੋਂ ਬਚਾਣਾ ਪਏਗਾ।**

ਉਦੋਂ ਤਕ ਆਪਣੀ ਯੂਨਿਟ ਵਿਚ ਰਹੋ, ਜਦ ਤਕ ਤੁਹਾਨੂੰ ਬਚਾ ਨਹੀਂ ਲਿਆ ਜਾਂਦਾ ਜਾਂ ਤੁਹਾਨੂੰ ਛੱਡ ਕੇ ਜਾਣ ਲਈ ਨਹੀਂ ਕਿਹਾ ਜਾਂਦਾ। ਇਸ ਤੋਂ ਬੜਾ ਸਮਾਂ ਲਗ ਸਕਦਾ ਹੈ।

ਅਲਾਰਮ ਵਜਣ ਦੇ ਬਹੁਤ ਦੇਰ ਬਾਅਦ ਆਪਣੀ ਯੂਨਿਟ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੋ। ਜਿੰਨਾ ਜ਼ਿਆਦਾ ਸਮਾਂ ਤੁਸੀਂ ਉਡੀਕੋਗੇ, ਉਨ੍ਹਾਂ ਹੀ ਵੱਧ ਇਸ ਗੱਲ ਦਾ ਖਤਰਾ ਹੋ ਜਾਏਗਾ ਕਿ ਸੰਘਣਾ ਧੂੰਆਂ ਪੌੜੀਆਂ ਅਤੇ ਲਾਂਘਿਆਂ ਵਿਚ ਫੈਲ ਜਾਏਗਾ। ਤੁਹਾਡੇ ਬਚਣ ਦੀ ਸੰਭਾਵਨਾ ਘੱਟ ਹੋ ਜਾਏਗੀ।


## ਆਪਣੀ ਯੂਨਿਟ ਵਿਚੋਂ ਪੂਰੇ ਨੂੰ ਜਾਣ ਤੋਂ ਰੋਕੋ

ਦਰਵਾਜ਼ੇ ਦੇ ਆਲੇ ਦੁਆਲੇ ਦਰਾਰਾਂ ਨੂੰ ਬੰਦ ਕਰਨ ਲਈ ਡਕਟ ਟੇਪ (ਜੋ ਨਾਲੀਆਂ ਨੂੰ ਬੰਦ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ) ਇਸਤੇਮਾਲ ਕਰੋ ਅਤੇ ਹੇਠਾਂ ਗਿੱਲੇ ਤੌਲੀਏ ਰੱਖੋ। ਇਸ ਤਰ੍ਹਾਂ ਮੋਰੀਆਂ ਅਤੇ ਹਵਾ ਆਉਣ ਦੀਆਂ ਨਾਲੀਆਂ ਨੂੰ ਬੰਦ ਕਰ ਦਿਉ।



## ਜੇ ਤੁਹਾਡੀ ਯੂਨਿਟ ਵਿਚ ਧੂੰਆਂ ਆ ਜਾਏ

- ਅੱਗ ਦੇ ਵਿਭਾਗ ਨੂੰ 911 ਤੇ ਕਾਲ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਕਿਥੇ ਹੋ ਅਤੇ ਜੇ ਸੁਰੱਖਿਅਤ ਹੋਵੋ, ਬਾਲਕਨੀ ਵੱਲ ਜਾਉ। ਆਪਣੇ ਪਿਛੇ ਦਰਵਾਜ਼ੇ ਬੰਦ ਕਰ ਜਾਉ।
- ਜੇ ਤੁਹਾਡੀ ਕੋਈ ਬਾਲਕਨੀ ਨਹੀਂ, ਤਾਂ ਉਸ ਕਮਰੇ ਵਿਚ ਜਾਉ, ਜਿਥੇ ਸਭ ਤੋਂ ਘੱਟ ਧੂੰਆਂ ਹੈ, ਦਰਵਾਜ਼ਾ ਬੰਦ ਕਰੋ ਅਤੇ ਇਸਨੂੰ ਡਕਟ ਟੇਪ ਅਤੇ ਗਿੱਲੇ ਤੌਲੀਆਂ ਨਾਲ ਬੰਦ ਕਰ ਦਿਉ। ਤਾਜ਼ੀ ਹਵਾ ਲਈ ਖਿੜਕੀ ਖੋਲ੍ਹ ਦਿਉ।
- ਆਪਣੇ ਬਚਾਉਣ ਵਾਲਿਆਂ ਨੂੰ ਖਿੜਕੀ ਤੋਂ ਜਾਂ ਬਾਲਕਨੀ ਤੋਂ ਹੇਠਾਂ ਇਕ ਚਾਦਰ ਲਟਕਾ ਕੇ ਵਿਖਾਉ ਕਿ ਤੁਸੀਂ ਕਿਥੇ ਹੋ।
- ਫਰਸ਼ ਦੇ ਨੇੜੇ ਨੀਵੇਂ ਨੀਵੇਂ ਰਹੋ, ਜਿਥੇ ਹਵਾ ਸਾਫ਼ ਹੈ।
- ਜੇ ਤੁਹਾਡੀ ਬਿਲਡਿੰਗ ਵਿਚ ਆਵਾਜ਼ ਰਾਹੀਂ ਗੱਲਬਾਤ ਕਰਨ ਦਾ ਸਿਸਟਮ ਲਗਾ ਹੋਇਆ ਹੈ, ਤਾਂ ਜੇ ਹਿਦਾਇਤਾਂ ਦਿੱਤੀਆਂ ਜਾਂਦੀਆਂ ਹੋਣ ਤਾਂ ਤੁਸੀਂ ਉਨ੍ਹਾਂ ਨੂੰ ਸੁਣੋ।



# ਜੇ ਬਹੁ-ਯੂਨਿਟਾਂ (ਇਕਾਈਆਂ) ਅਤੇ ਮਲਟੀ-ਲੈਵਲ (ਬਹੁ ਪੱਧਰੀ) ਅਪਾਰਟਮੈਂਟ ਜਾਂ ਕੰਡੋਮਿਨੀਅਮ (ਸਹਿ-ਸ਼ਾਸਤ ਰਾਜ)... ਵਿਚ ਰਹਿ ਰਹੇ ਹੋ

ਤਾਂ ਇਹ ਅਹਿਮ ਹੈ, ਕਿ ਤੁਹਾਨੂੰ ਪਤਾ ਹੋਵੇ ਕਿ ਅੱਗ ਲਗਣ ਤੇ ਕੀ ਕਰਨਾ ਹੈ। ਇਹ ਬਰੋਸ਼ਰ (ਕਿਤਾਬਚੀ) ਦਾ ਉਦੇਸ਼ ਤੁਹਾਨੂੰ ਐਮਰਜੈਂਸੀ ਦੇ ਅਮਲ ਅਤੇ ਕਾਰਵਾਈਆਂ ਬਾਰੇ ਆਮ ਸੇਧਾਂ ਦੀ ਜਾਣਕਾਰੀ ਦੇਣਾ ਹੈ। ਇਹ ਪ੍ਰਕ੍ਰਿਆਵਾਂ ਅਤੇ ਕਾਰਵਾਈਆਂ ਆਫਿਸ ਆਫ ਦੀ ਓਂਟਾਰੀਓ ਫਾਇਰ ਮਾਰਸ਼ਲ (Office of the Ontario Fire Marshal) ਅਤੇ ਮਿਸਿਸੌਗਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Mississauga Fire and Emergency Services) ਤੋਂ ਹਾਸਲ ਕੀਤਾ ਜਾਣਕਾਰੀ ਦਾ ਸੰਕਲਨ ਹੈ। ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿ ਇਹ ਅਮਲ ਜਾਂ ਕਾਰਵਾਈਆਂ ਹਰ ਅਪਾਰਟਮੈਂਟ ਜਾਂ ਕੰਡੋਮਿਨੀਅਮ ਬਿਲਡਿੰਗ (ਇਮਾਰਤ) ਲਈ ਢੁਕਵੇਂ ਨਹੀਂ ਹੋ ਸਕਦੇ ਜਾਂ ਉਨ੍ਹਾਂ ਨੂੰ ਲਾਗੂ ਨਹੀਂ ਹੋ ਸਕਦੇ।

ਜੇ ਤੁਹਾਨੂੰ ਕੋਈ ਸ਼ੱਕ ਹੈ ਜਾਂ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੀ ਬਿਲਡਿੰਗ ਦੀ ਮੈਨੇਜਮੈਂਟ ਟੀਮ (ਪ੍ਰਬੰਧਨ ਦੀ ਟੀਮ) ਜਾਂ ਮਿਸਿਸੌਗਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨਾਲ 905-896-5908 'ਤੇ ਸੰਪਰਕ ਕਰੋ।

**ਕਿਰਪਾ ਕਰਕੇ ਨੋਟ ਕਰੋ:** ਜੇ ਤੁਹਾਡੇ ਵਿਚ ਕੋਈ ਅਪਾਹਜਪੁਣਾ ਹੈ, ਜਿਸ ਕਾਰਣ ਤੁਸੀਂ ਇਮਾਰਤ ਵਿਚੋਂ ਆਪਣੇ ਆਪ ਬਾਹਰ ਨਹੀਂ ਨਿਕਲ ਸਕੋਗੇ ਜਾਂ ਭਵਿੱਖ ਵਿਚ ਕਿਸੇ ਐਮਰਜੈਂਸੀ (ਹੰਗਾਮੀ ਸਥਿਤੀ) ਦੌਰਾਨ ਤੁਹਾਨੂੰ ਸਹਾਇਤਾ ਚਾਹੀਦੀ ਹੋਏਗੀ...

ਤੁਹਾਨੂੰ ਪਹਿਲਾਂ ਹੀ ਇਸ ਬਾਰੇ ਬਿਲਡਿੰਗ ਦੀ ਮੈਨੇਜਮੈਂਟ ਟੀਮ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਨੂੰ ਬਿਲਡਿੰਗ ਦੇ ਅੱਗ ਤੋਂ ਸੁਰੱਖਿਆ ਲਈ ਯੋਜਨਾ (**Fire Safety Plan**) ਵਿਚ “ਉਹ ਵਿਅਕਤੀ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ” (“**Persons Requiring Assistance**”) ਦੇ ਸਿਰਲੇਖ ਹੇਠਾਂ ਇਸ ਗੱਲ ਨੂੰ ਦਰਜ ਕਰ ਲੈਣ।

ਅੱਗ ਤੋਂ ਸੁਰੱਖਿਆ ਬਾਰੇ ਹੋਰ ਵਧੀਕ ਜਾਣਕਾਰੀ ਲਈ ਕਿਰਪਾ ਕਰਕੇ ਸਾਡਾ ਸਪਲੀਮੈਂਟਲ (ਜ਼ਮੀਨਾਂ) ਬਰੋਸ਼ਰ:

**ਪ੍ਰੋਟੈਕਟ ਯੂਅਰਸੈਲਫ ਫਰਾਮ ਫਾਇਰ (Protect Yourself From Fire)**

ਪ੍ਰੈਕਟਿਸ ਦੀ ਥਰੀ ਲਾਈਨਸ ਆਫ ਡਿਫੈਂਸ (**Practice the Three Lines of Defence**) ਵੇਖੋ

## ਅੱਗ ਲਗਣ ਤੇ ਕੀ ਕਰਨਾ ਚਾਹੀਦਾ ਹੈ

### ਜੇ ਤੁਹਾਡੀ ਯੂਨਿਟ ਵਿਚ ਅੱਗ ਲਗੀ ਹੈ

- ਆਪਣੀ ਯੂਨਿਟ ਵਿਚ ਹਰ ਇਕ ਨੂੰ ਫੌਰਨ ਉਥੋਂ ਨਿਕਲ ਜਾਣ ਲਈ ਕਹੋ।